

CIN : L29299PB1994PLC014605



**Marshall** Machines Limited

**Regd. Office & Works :**

C-86, Phase-V, Focal Point, LUDHIANA-141 010 (India)  
Ph.: +91-161-5012406, 5012407, 5019648, 4600237, 4600238  
Email: headoffice@marshallcnc.com Web: www.marshallcnc.com

**Automated Solutions Division :**

D-116A, Phase-V, Focal Point, LUDHIANA-141 010 (India)

**MARSHALL IoTQ CENTRE**

75-B, Sector-5, IMT Manesar, Gurgaon. Ph.: 0124-4241813/14/15

Helpline No. 1800-102-4288, 1800-103-4288, 1800-103-3288

**MARSHALL AUTOMATION AMERICA, INC.**

Suite #23, 2885 North Berkeley Lake Road, NW,  
Duluth, GEORGIA-30096 (USA)

Email: sales@marshallautomationamerica.com  
Web: www.marshallautomationamerica.com

**MARSHALL/2023-24**

**19.10.2023**

To  
National Stock Exchange of India Ltd.,  
Exchange Plaza, C-1, Block G,  
Bandra Kurla Complex,  
Bandra (E)  
Mumbai – 400 051

**Ref: Symbol-MARSHALL, ISIN-INE00SZ01018, Series-EQ**

**Sub: Newspaper publication for Extension of closing date for the Rights Issue.**

Dear Sir / Madam,

Pursuant to Regulation 30 and other applicable provisions of the SEBI (Listing Obligations and Disclosure Requirements) Regulations, 2015, please find enclosed herewith copy of newspaper publication for Rights Issue published in “Nawan Zamana”, “Jan Satta” and “Financial Express” on 19th October, 2023.

This is for your information and record.  
Thanking You,

Sincerely Yours  
**For MARSHALL MACHINES LIMITED**

**(SIDDHANT SARUP)**  
(Wholetime Director)  
(DIN: 07779416)

**IN THE NEWS**

● **PROCESS COULD TAKE SIX MONTHS**

# New spectrum bands: Trai paper on pricing soon

## APOLLO, SAIL TO OPEN HOSPITAL IN ROURKELA

APOLLO HOSPITALS on Wednesday announced the launch of its first multi-specialty hospital in Rourkela under a partnership with SAIL. The 290-bed hospital will provide high quality multidisciplinary care in over 10 specialty areas.

## DoT may hold next auction in January or February 2024

JATIN GROVER  
New Delhi, October 18

## AIRTEL OPENS CLOUD CONTACT PLATFORM

BHARTI AIRTEL on Wednesday launched Airtel CCaaS (Contact Centre as a Service) omni-channel platform to offer a unified experience for all contact center solution required by an enterprise. The platform will enable enterprises to get started on contact center solutions instantly at affordable monthly costs.

## TCI EXPRESS ADDS 12 NEW BRANCHES

LOGISTICS AND express distribution firm TCI Express Ltd on Wednesday said it has added 12 new branches in the first half of the ongoing financial year. "During the first half of the year, TCI Express incurred a total capex of ₹21 crore," the firm's managing director, Chander Agarwal, said.

THE TELECOM REGULATORY Authority of India (Trai) is soon expected to start the consultation process to set the reserve price for new spectrum bands, identified by the department of telecommunications (DoT) in 37-37.5 GHz, 37.5-40 GHz, and 42.5-43.5 GHz, according to government officials.

The process could take Trai at least six months to prepare its recommendation on auctioning the spectrum and fixing the reserve price. "The next range from 37 to 43.5 GHz has also been identified for IMT (international mobile telecommunications), and the work has been started on this part for the consultation process," said Syed Tausif Abbas, principal advisor at Trai, at an industry event on Spectrum management.

Since some bands can also be used for satellite services, Trai is also expected to look at it from the perspective of co-existence.

The DoT was keen on bringing the newly-identified bands in the upcoming spectrum auction, however, it is now expected to go ahead auctioning the airwaves that were unsold in the previous auctions. "We had sent



**MAKING WAVES**

- Trai is soon expected to start the consultation process to set the reserve price for new spectrum bands
- These have been identified by the DoT in 37-37.5 GHz, 37.5-40 GHz, and 42.5-43.5 GHz, say government officials
- It could take Trai at least six months to prepare its recommendation on auctioning the spectrum and fixing the reserve price

■ Some bands can also be used for satellite services, so it may be looked at from the angle of co-existence

our proposal to Trai, seeking their recommendation for the next auction. The regulator gave a go ahead for conducting the auction immediately since we have all the terms and conditions including pricing etc, for legacy bands," said Gulab Chand, joint wireless advisor at Wireless Planning & Coordination (WPC) wing of DoT.

"For newer bands, Trai would naturally need more time for consultation and all their

process could take not less than six months," Chand said, adding that the next spectrum auction would take place in this financial year ending March 2024 or early next financial year.

Sources said DoT may conduct next auction in January or February given that licences of telcos are going to expire in February in some circles and the government does not want them to lose the already built ecosystem.

# Zetwerk raises \$120 mn at flat valuation

FE BUREAU  
Bengaluru, October 18

**B2B E-COMMERCE Unicorn** Zetwerk, for custom manufacturing, has raised \$120 million in primary capital led by Avenir Growth Capital. It has been valued at around \$2.7 billion post allotment of the Series F2 round.

The startup's board has passed a special resolution to issue 2,37,29,324 Series F2 compulsory convertible preference shares at an issue price of ₹407.4 per share to raise ₹966.7 crore or \$118 million, a regulatory filing with the registrar of companies indicated. Its valuation has stayed flat, considering that it was last valued at around \$2.68 billion when it raised \$210 million led by Greenoaks in December 2021.


Zetwerk has raised a total of \$674 million in funding to date.

The latest round was led by Avenir Growth Capital pumping in around \$75 million, followed by Footpath Venture with over \$23 million, Greenoaks with just over \$11 million, Di Capital Partners with around \$5 million, Peak XV Partners at around \$4 million, Lightspeed Ventures and Steadview Capital with around \$1 million each.

Currently, Avenir Growth Capital holds 4.7% while Peak XV Partners, Lightspeed, and co-founder Amrit Acharya own 13.91%, 11.72% and 7.95% stakes, respectively.

# Most NCLAT cases from realty

**THE TOTAL NUMBER** of corporate insolvency resolution process (CIRP) cases filed has risen from an average of 208 in FY22 to 313 in FY23. The current fiscal, however, commenced on a weak note, with 238 cases admitted overall in the first quarter. Real estate cases have averaged about 18-20 in each quarter between October 2021 and December 2022. However, this jumped sharply in March 2023 to 44 corporate debtors being admitted into CIRP, said Shobhit Agarwal, MD & CEO, Anarock Capital, in a joint report by property consultant Anarock and law firm Khaitan & Co. The real estate sector, on a reported basis, accounted for over 50% of the total realisations under IBC.



**Compiled by Raghavendra Kamath**

Sector	TAC*	LV**	Realisable value	LV/TAC	Realisable/TAC	Realisable/LV
Real Estate	37,700	20,700	25,700	55%	68%	124%
Real Estate ex JP Infratech***	14,600	3,000	5,400	21%	37%	180%
Others	98,600	16,900	23,300	17%	24%	138%

\*TAC: Total Admitted Claims; \*\*LV: Liquidation Value; \*\*\*JP Infratech has gone subjudice  
Values are in ₹ crore  
Period: October 2022 - June 2023

Period	No of cases admitted	Real estate cases admitted
April-June '21	141	10
July-September '21	186	21
October-December '21	195	19
January-March '22	312	28
April-June '22	365	20
July-September '22	260	18
October-December '22	283	44
January-Mar '23	347	19
April-June '23	238	19

Source: Anarock Capital & Khaitan & Co

This is only an advertisement for information purpose and not an offer document announcement. Not for publication, distribution or release directly or indirectly into the United States or otherwise outside India. All capitalized terms used and not defined herein shall have the meaning assigned to them in the letter of offer dated September 22, 2023 (the "Letter of Offer" or "LOF") filed with the stock exchange, namely National Stock Exchange of India Limited ("NSE") and the Securities and the Exchange Board of India ("SEBI") for information and dissemination on the SEBI's website pursuant to proviso to Regulation 3 of the SEBI (Issue of Capital and Disclosure Requirements) Regulations, 2018 ("SEBI ICDR Regulations").

**MARSHALL MACHINES LIMITED**  
Corporate Identification Number: L29299PB1994PL041605  
Registered Office: C-86, Phase - V, Focal Point, Ludhiana 141010, Punjab, India  
Contact No: +91-161-5012406, 5012407, 5019648  
Contact Person: Ms. Gauri Agarwal, Company Secretary and Compliance Officer; Email-ID: csmarshall@marshallcnc.com | Website: www.marshallcnc.com

RIGHTS ISSUE OF 1,01,85,000 FULLY PAID-UP EQUITY SHARES OF FACE VALUE OF ₹ 10/- (RIGHTS EQUITY SHARES) EACH AT A PRICE OF ₹ 44.80/- PER EQUITY SHARE (INCLUDING A PREMIUM OF ₹ 34.80/- PER EQUITY SHARES) ('ISSUE PRICE') ('RIGHT SHARES') FOR AN AMOUNT UP TO ₹ 4562.88 LAKHS ON A RIGHTS ISSUE BASIS TO THE ELIGIBLE EQUITY SHAREHOLDERS OF MARSHALL MACHINES LIMITED ('COMPANY' OR 'ISSUER') IN THE RATIO OF 7 (SEVEN) RIGHT SHARES FOR EVERY 10 (TEN) EQUITY SHARES HELD BY SUCH ELIGIBLE EQUITY SHAREHOLDERS AS ON THE RECORD DATE, THAT IS ON FRIDAY, SEPTEMBER 29, 2023 ('ISSUE'), THE ISSUE PRICE IS 4.48 TIMES THE FACE VALUE OF THE EQUITY SHARE. FOR FURTHER DETAILS, KINDLY REFER TO THE SECTION TITLED 'TERMS OF THE ISSUE' ON PAGE 270 OF THE LETTER OF OFFER.

\* Assuming full subscription. Subject to finalisation of the Basis of Allotment.

PROMOTERS OF OUR COMPANY: MR. PRASHANT SARUP AND MR. GAURAV SARUP

### NOTICE TO ELIGIBLE EQUITY SHAREHOLDERS OF OUR COMPANY

**RIGHT ISSUE PERIOD EXTENDED\***

ISSUE OPENING DATE	LAST DATE FOR MARKET RENUNCIATION*	ISSUE CLOSING DATE (OLD)	ISSUE CLOSING DATE (NEW)
Wednesday, October 11, 2023	Monday, October 16, 2023	Thursday, October 19, 2023	Thursday, October 26, 2023

\*Eligible Equity Shareholders are requested to ensure that renunciation through off-market transfer is completed in such a manner that the Rights Entitlements are credited to the demat account of the Renounees on or prior to the Issue Closing Date.

Simple, Safe, Smart way of Application - Make use of it!!!

\*Applications Supported by Blocked Amount (ASBA) is a better way of applying to issues by simply blocking the fund in the bank account, investors can avail the same. For further details, check section on ASBA below.

### FACILITIES FOR APPLICATION IN THIS ISSUE

In accordance with Regulation 76 of the SEBI ICDR Regulations, the SEBI Rights Issue Circulars and the ASBA Circulars, all Investors desiring to make an Application in this Issue are mandatorily required to use either the ASBA process. Investors should carefully read the provisions applicable to such Applications before making their Application through ASBA. For details, see "Terms of the Issue - Procedure for Application through the ASBA Process" on page no. 287 of the Letter of Offer, respectively. PLEASE NOTE THAT ONLY RESIDENT INVESTORS CAN SUBMIT THEIR APPLICATION USING THE ASBA PROCESS ONLY. ASBA FACILITY IS OPERATIONAL FROM THE ISSUE OPENING DATE.

RIGHTS Entitlements may not be transferred or sold to any person in the United States.

LAST DATE FOR APPLICATION: The last date for submission of the duly filled in the Application Form or a plain paper Application is Thursday, October 19, 2023, i.e., has now been extended by the Company from Wednesday, October 11, 2023 to Thursday, October 26, 2023 Issue Closing Date, vide the Right Issue Committee Resolution dated Wednesday, October 18, 2023, in order to provide an opportunity to shareholders to exercise their rights in the Rights Issue.

ACCORDINGLY, THE LAST DATE OF SUBMISSION OF THE DULY FILLED IN APPLICATION FORM IS THURSDAY, OCTOBER 26, 2023, BEING THE ISSUE CLOSING DATE.

ALLOTMENT ONLY IN DEMATERIALIZED FORM: The Allotment of Equity Shares pursuant to the Issue will only be made in dematerialised form, in accordance with the SEBI Circular SEBI/HO/CPD/DIL2/CIR/P/2020/113 dated January 22, 2020, the credit of Rights Entitlement and Allotment of Equity Shares shall be made in dematerialised form only. Further, the Rights Entitlements of those resident Eligible Equity Shareholders, among others, who hold Equity Shares in physical form, and whose demat account details are not available with our Company or the Registrar, shall be credited in a demat suspense escrow account opened by our Company. The Eligible Equity Shareholders holding Equity Shares in physical form as on Record Date and desirous of subscribing to Rights Shares in this Issue are advised to furnish the details of their demat account to the Registrar or our Company at least 2 (Two) Working Days prior to the Issue Closing Date, to enable the credit of their Rights Entitlements in their respective demat accounts at least one day before the Issue Closing Date.

The Rights Entitlements of those resident Eligible Equity Shareholders, among others, who hold Equity Shares in physical form, and whose demat account details are not available with our Company or the Registrar, shall be credited in a demat suspense escrow account opened by our Company. For further details, see "Terms of the Issue - Procedure for application by eligible equity shareholders holding equity shares in physical form" and "Terms of the Issue - Allotment Advice or Refund/ Unlocking Of ASBA Accounts" on pages 231 and 239 of the Letter of Offer, respectively.

ELIGIBLE SHAREHOLDERS OF THE COMPANY WHO ARE ENTITLED TO APPLY FOR THE RIGHTS ISSUE ARE REQUESTED TO TAKE NOTE OF THE ISSUE CLOSURE ON THURSDAY, OCTOBER 26, 2023 ACCORDINGLY, THERE IS NO CHANGE IN THE LETTER OF OFFER, ABRIDGED LETTER OF OFFER, STATUTORY ADVERTISEMENT, ENTITLEMENT LETTER AND APPLICATION FORM EXCEPT THE MODIFICATION IN THE ISSUE CLOSING DATE, RESULTANT CHANGE IN THE INDICATIVE TIMETABLE OF POST ISSUE ACTIVITIES ON ACCOUNT OF EXTENSION OF ISSUE CLOSING DATE.

Unless otherwise specified, all capitalised terms used herein shall have the same meaning ascribed to such terms in the Letter of Offer.

LEAD MANAGER TO THE ISSUE	REGISTRAR TO THE ISSUE	COMPANY SECRETARY & COMPLIANCE OFFICER
 <b>KUNVARJI</b> Let's Grow Together KUNVARJI FINSTECK PRIVATE LIMITED Registered Office: Block B, First Floor, Siddhi Vinayak Towers, Off S.G. Highway Road, Mouje Makarba, Ahmedabad-380051 Corporate Office: 1208-20, 12 <sup>th</sup> Floor, Summit Business Bay, Opp. PVR Cinema, Near Western Express Highway - Metro Station, Andheri (E), Mumbai - 400093 CIN: U65910GJ1986PTC008979 Contact Person: Mr. Niraj Thakkar Tel No.: +91 79 6666 9000   +91022 6985 0000 Email: investor@kunvarji.com Website: https://kunvarji.com/merchant-banking/SEBI Registration No.: INM000012564	 <b>BIGSHARE SERVICES PRIVATE LIMITED</b> Address: Office No S6-2, 6th floor Pinnacle Business Park, Next to Ahura Centre, Mahakali Caves Road, Andheri (East), Mumbai - 400093. Contact Person: Mr. Jibu John Tel No.: +91 022-62638200/22 Facsimile: 022-62638280 Email: rightsissue@bigshareonline.com Investor grievance e-mail: investor@bigshareonline.com Website: www.bigshareonline.com SEBI Registration No.: INR000001385	 <b>MARSHALL MACHINES LIMITED</b> Registered Office: C-86, Phase - V, Focal Point, Ludhiana 141010, Punjab, India Contact No: +91-161-5012406, 5012407, 5019648 Contact Person: Ms. Gauri Agarwal, Company Secretary and Compliance Officer; Email-ID: csmarshall@marshallcnc.com Website: www.marshallcnc.com
<p>For <b>MARSHALL MACHINES LIMITED</b> On behalf of the Board of Directors</p> <p>Sd/- <b>Mr. Siddhant Sarup</b> Whole Time Director DIN: 07779416</p>		
<p>Date : October 18, 2023 Place : Ludhiana</p>		

**SYNGENE INTERNATIONAL LIMITED** *Syngene*  
CIN : L85110KA1993PLC014937 Website: www.syngeneintl.com  
Registered office: Biocon SEZ, Biocon Park, Plot No. 2 & 3, Bommasandra Industrial Area IV Phase, Jigani Link Road, Bommasandra, Bangalore - 560099.

EXTRACT OF UNAUDITED CONSOLIDATED FINANCIAL RESULTS FOR THE QUARTER AND HALF YEAR ENDED 30 SEPTEMBER 2023  
(Rs. in million, except per share data)

Particulars	3 months ended	6 months ended	3 months ended
	30 September 2023	30 September 2023	30 September 2022
	(Unaudited)	(Unaudited)	(Unaudited)
Revenue from operations	9,101	17,182	7,681
Net profit before exceptional items and tax	1,581	2,810	1,300
Net profit before tax	1,507	2,736	1,300
Net profit from ordinary activities after tax	1,165	2,099	1,020
Total comprehensive income for the period attributable to shareholders [comprising profit for the period (after tax) and other comprehensive income (after tax)]	885	2,910	573
Paid-up equity share capital (Face value of Rs.10 each)	4,020	4,020	4,014
Earnings per share (of Rs.10 each)	(not annualised)	(not annualised)	(not annualised)
(a) Basic	2.90	5.23	2.55
(b) Diluted	2.90	5.22	2.53

1) Key standalone financial information

Particulars	3 months ended	6 months ended	3 months ended
	30 September 2023	30 September 2023	30 September 2022
	(Unaudited)	(Unaudited)	(Unaudited)
Revenue from operations	8,307	15,465	7,681
Profit before tax	1,307	2,222	1,292
Profit after tax	1,016	1,769	1,015

2) The statement of unaudited standalone and consolidated financial results ("the Statements") of Syngene International Limited ("the Company") for the quarter and half year ended 30 September 2023 have been reviewed by the Audit Committee and approved by the Board of Directors of the Company at their meetings held on 17 October 2023. The above Statements have been subjected to limited review by the statutory auditor of the Company. The reports of the statutory auditor are unqualified.

3) The Statements have been prepared in accordance with Indian Accounting Standards ("Ind AS") prescribed under section 133 of the Companies Act, 2013 and in terms of Regulation 33 of the SEBI (Listing Obligations and Disclosure Requirements) Regulations, 2015.

4) The above is an extract of the detailed format of audited financial results filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the audited financial results are available on the Stock Exchange websites, [www.nseindia.com](http://www.nseindia.com) and [www.bseindia.com](http://www.bseindia.com) and on the Company's website [www.syngeneintl.com](http://www.syngeneintl.com).

www.vijaytextiles.in

**Vijay TEXTILES LIMITED**  
Registered Office: Surya Towers, Ground Floor, 104, Sardar Patel Road, Secunderabad-500 003.  
Tel: 27848479/ 27844086 Facsimile: +91 40 2784 6849  
E-Mail: info@vijaytextiles.in  
CIN: L18100TG1990PLC010973

EXTRACT OF STATEMENT OF UN-AUDITED FINANCIAL RESULTS FOR THE QUARTER AND THREE MONTHS ENDED 30<sup>th</sup> JUNE, 2023  
(Rs. in Lakhs)

S. No.	Particulars	Quarter ended 30.06.2023 (Un-Audited)	Quarter Ended 31.03.2023 (Audited)	Quarter ended 30.06.2022 (Un-Audited)	Year ended 31.03.2023 (Audited)
1.	Total income from operations	436.14	427.35	615.95	2626.53
2.	Net Profit/(Loss) from ordinary activities after tax	(348.87)	(12.10)	(324.46)	(905.99)
3.	Net Profit/(Loss) for the period after tax (after Extraordinary items)	(331.73)	44.51	(196.10)	(652.52)
4.	Total Comprehensive Income for the period (Comprising Profit/ (Loss) for the period (after tax) and Other Comprehensive Income (after tax))	(331.73)	54.68	(196.10)	(642.52)
5.	Equity Share Capital (of Rs.10/- each)	1830.05	1830.05	1830.05	1830.05
6.	Reserves (excluding Revaluation Reserve as show in the Balance Sheet of previous year)	-	-	-	-
7.	Earnings Per Share (before extraordinary items) (of Rs.10/- each)	(1.81)	0.24	(1.07)	(3.56)
	Diluted :	(1.81)	0.24	(1.07)	(3.56)
8.	Earnings Per Share (after extraordinary items) (of Rs.10/- each)	(1.81)	0.24	(1.07)	(3.56)
	Diluted :	(1.81)	0.24	(1.07)	(3.56)

Note: 1. The above is an extract of the detailed format of Un-Audited financial results for the quarter ended 30<sup>th</sup> June, 2023 filed with the Stock Exchange under Regulation 33 of the SEBI (Listing and Other Disclosure Requirements) Regulation, 2015. The full format of the Un-Audited results for the quarter ended 30<sup>th</sup> June, 2023 are available on the Stock Exchange website ([www.bseindia.com](http://www.bseindia.com)).

2. Figures of the previous quarters/year have been re-grouped and re-classified wherever necessary to correspond with current year's presentation.

Sd/-  
**VIJAY KUMAR GUPTA**  
Managing Director  
Date : 18.10.2023

# AI-assisted earth movers on their way to India

SWARAJ BAGGONKAR  
Mumbai, October 18

**ROAD MAP**

**ARTIFICIAL INTELLIGENCE (AI)-ASSISTED** earth-moving machines are on their way to the Indian market. The local research and development centre of the \$25 billion CNH group's Case Construction Equipment, said, "We are looking at automation in areas which do not need much external intervention. We are also looking at assisted technology, where the operator is there but the dependence on his skill set is significantly reduced as through sensors and perception, the machine generates a lot of autonomous solutions."

■ CNH group's Case Construction Equipment, one of India's largest earth-moving machines manufacturers, is working on AI-assisted programs

■ The firm is coming up with operator-less cabins and a host of new-age tech, including electrification and green fuels

These AI-assist products are already running outside of India, where the environment is predictable and these could come to the country over the next one-two years, the company expects.

"At our proving grounds at the Pithampur factory, some of the validations we are doing are being done driverless. These are backhoe loaders," Chaturvedi added. India's passenger cars have reached Level-2 autonomous

driving features like adaptive cruise control, lane departure warning, forward collision warning and leading vehicle departure. Cars like the MG Astor, Mahindra XUV700, Honda City eHEV, MG ZS EV, Toyota Innova Hycross and Tata Harrier feature certain functions that aid driver focus and improve overall safety. These vehicles can also park themselves.

While autonomous machines will be targeted to improve overall efficiency, electrification of the machines will push the operating cost matrix to a different level. CNH launched an electric backhoe loader in the USA last year, followed by the launch of electric mini excavators in Europe. For a commercial launch in India, the infrastructure, the overall affordability and sensitivity to that concept needs to be in line, according to the company.

While autonomous machines will be targeted to improve overall efficiency, electrification of the machines will push the operating cost matrix to a different level. CNH launched an electric backhoe loader in the USA last year, followed by the launch of electric mini excavators in Europe. For a commercial launch in India, the infrastructure, the overall affordability and sensitivity to that concept needs to be in line, according to the company.

# Raptee to roll out first e-motorcycle in 2024

SAJAN C KUMAR  
Chennai, October 18

India. Raptee has registered 45 patents so far. The premium motorcycles will be intuitive and intelligent, with features like Bluetooth connectivity, throttle mapping and blind-spot detection to ensure maximum safety for the riders. The company recently raised \$3 million in pre-Series A round.

CHENNAI-BASED PREMIUM EV startup Raptee is gearing up to launch its first motorcycle early next year. The company is building a premium range of motorcycles that is tech driven and comes with an on-board charger that is compatible with combined charging system stations.

To lead the growth phase, the company has roped in former Athar and Ola Electric veteran C Suresh as the head of operations.

...continued from previous page.

ASBA \* Simple, Safe, Smart way of Application!!!

\*Applications Supported by Blocked Amount ("ASBA") is a better way of applying to offers by simply blocking the fund in the bank account. For further details, check section on ASBA. Mandatory in public issues. No cheque will be accepted.



UPI-Now available in ASBA for Retail Individual Investors and Non Institutional Investor applying in public issues where the application amount is up to ₹ 500,000, applying through Registered Brokers, Syndicate, CDPs & RTAs. Retail Individual Investors and Non-Institutional Investors also have the option to submit the application directly to the ASBA Bank (SCSBs) or to use the facility of linked online trading, demat and bank account.

Kotak Investment Banking
Kotak Mahindra Capital Company Limited
27 BKC, 1<sup>st</sup> Floor, Plot No. C-27, 'G' Block, Bandra Kurla Complex, Bandra (East), Mumbai 400051

ICICI Securities
ICICI Securities Limited
ICICI Venture House,
Appasaheb Marathe Marg, Prabhadevi, Mumbai - 400025 Maharashtra, India

J.P.Morgan
J.P. Morgan India Private Limited
J.P. Morgan Tower, Off C.S.T. Road, Kalina, Santacruz (East), Mumbai 400 098, Maharashtra, India

LINK Intime
Link Intime India Private Limited
C-101, 247 Park, 1<sup>st</sup> Floor, L.B.S. Marg, Vikhroli (West), Mumbai 400 083, Maharashtra

COMPANY SECRETARY AND COMPLIANCE OFFICER
Sweta Poddar
BLUE JET HEALTHCARE LIMITED
701, 702, 7<sup>th</sup> Floor, Bhumiraj Costarica, Sector 18, Sanpada, Navi Mumbai, Thane - 400 705, Maharashtra, India

AVAILABILITY OF THE RHP: Investors are advised to refer to the RHP and the "Risk Factors" beginning on page 28 of the RHP before applying in the Offer. A copy of the RHP has been made available on the website of SEBI at www.sebi.gov.in and is available on the websites of the BRLMs, Kotak Mahindra Capital Company Limited at https://investmentbank.kotak.com, ICICI Securities Limited at www.icicisecurities.com and J.P. Morgan India Private Limited at www.jpiml.com and the websites of the Stock Exchanges, for BSE at www.bseindia.com and for NSE at www.nseindia.com.

AVAILABILITY OF BID CUM APPLICATION FORM: Bid cum Application Form can be obtained from the Registered Office of our Company, BLUE JET HEALTHCARE LIMITED: Telephone: +91 (22) 6989 1200; BRLMs: Kotak Mahindra Capital Company Limited, Telephone: +91 (22) 4336 0000; ICICI Securities Limited, Telephone: +91 (22) 6807 7100 and J.P. Morgan India Private Limited, Telephone: +91 (22) 6157 3000 and Syndicate Member: Kotak Securities Limited, Telephone: +91 22 6218 5410 and at selected locations of Sub-Syndicate Members (as given below), Registered Brokers, SCSBs, Designated RTA Locations and Designated CDP Locations for participating in the Offer. Bid cum Application Forms will also be available on the websites of the Stock Exchanges at www.bseindia.com and www.nseindia.com and at all the Designated Branches of SCSBs, the list of which is available on the websites of the Stock Exchanges and SEBI.

SUB-SYNDICATE MEMBERS: Amrapali Capital & Finance Services Ltd.; Anand Rathi Share & Stock Brokers Ltd.; Axis Capital Limited; Centrum Broking Limited; Centrum Wealth Management Ltd.; Choice Equity Broking Private Limited; DB(International) Stock Brokers Ltd.; Eureka Stock & Share Broking Services Ltd.; Finwizard Technology Private Limited; HDFC Securities Limited; IIFL Securities Limited; JM Financial Services Limited; Jobanputra Fiscal Services Private Limited; Keynote Capitals Limited; KJMC Capital Market Services Limited; LKP Securities Limited; Inventure Growth & Securities Ltd.; Motilal Oswal Securities Limited; Nirmal Bang Securities Pvt. Ltd.; Nuvama Wealth and Investment Limited (Edelweiss Broking Limited); Prabhudas Ladhani Pvt Ltd.; Pravin Rathi Share & Stock Brokers Limited; RR Equity Brokers Private Limited; SBICap Securities Limited; Sharekhan Ltd.; SMC Global Securities Ltd.; Systematix Shares and Stocks (India) Limited; Trade Bulls Securities (P) Ltd.; Way2wealth brokers Pvt Ltd. and YES Securities (India) Limited.

BLUE JET HEALTHCARE LIMITED is proposing, subject to receipt of requisite approvals, market conditions and other considerations, to make an initial public offer of its Equity Shares and has filed a draft red herring prospectus dated September 2, 2022 with SEBI (the "DRHP") and a red herring prospectus dated October 17, 2023 with the RoC. The RHP is made available on the website of the SEBI at www.sebi.gov.in as well as on the website of the BRLMs i.e., Kotak Mahindra Capital Company Limited at https://investmentbank.kotak.com, ICICI Securities Limited at www.icicisecurities.com and J.P. Morgan India Private Limited at www.jpiml.com, the website of the NSE at www.nseindia.com and the website of the BSE at www.bseindia.com and the website of the Company at www.bluejethealthcare.com. Any potential investor should note that investment in equity shares involves a high degree of risk and for details relating to such risks, please see the section titled "Risk Factors" beginning on page 28 of the RHP. Potential investors should not rely on the DRHP for making any investment decision but can only rely on the information included in the Red Herring Prospectus.

The Equity Shares offered in the Offer have not been and will not be registered under the U.S. Securities Act of 1933, as amended ("U.S. Securities Act"), or any state law of the United States and, unless so registered, may not be offered or sold within the United States, except pursuant to an exemption from, or in a transaction not subject to, the registration requirements of the U.S. Securities Act and applicable state securities laws. Accordingly, the Equity Shares are being offered and sold (i) within the United States only to persons reasonably believed to be "qualified institutional buyers" (as defined in Rule 144A under the U.S. Securities Act) under Section 4(a) of the U.S. Securities Act, and (ii) outside the United States in "offshore transactions" as defined in and in compliance with Regulation S under the U.S. Securities Act and the applicable laws of the jurisdiction where those offers and sales are made. There will be no public offering of the Equity Shares in the United States.

उत्तरी क्षेत्र, राष्ट्रीय बैंट ऑफ दिल्ली और हरियाणा
कंपनी अधिनियम, 2013 की धारा 13 की उप-धारा (4) और कंपनी (निगमन) नियम, 2014 के नियम 30 के उप-नियम (5) के खंड (ए) के मामले में
एनसीजे शेयर एंड स्टॉक ब्रोकरर्स लिमिटेड (CIN: U67120DL1997PLC090430)
कंपनी अधिनियम, 2013 की धारा 13 के तहत केंद्र सरकार को आवेदन करने का प्रस्ताव करती है, जिसमें वार्षिक वित्तीय विवरण के संदर्भ में कंपनी के मेमोरेण्डम ऑफ एसोसिएशन में बदलाव की पुष्टि की मांग की जाती है।

TIGER LOGISTICS INDIA LIMITED
Statement of Un-Audited Standalone Financial Results for the Quarter & Half Year Ended September 30, 2023.
Table with columns: S. No., PARTICULARS, Quarter ended 30.09.2023, Half year ended 30.09.2023, Quarter ended 30.09.2022, Year Ended 31.03.2023.

Notes:
1. The above financial results have been prepared in accordance with Indian Accounting Standards as prescribed under Section 133 of the Companies Act, 2013 read with the Companies (Indian Accounting Standards) Rules as amended from time to time and other relevant provisions of the Act.

Criminal Courts, Ludhiana
In The Court of Ms. Shweta Datta
JMJC Ludhiana
Publication notice for proclamation under section 82 CRPC compliant r/s sec- 138 of NI Act

COURT NOTICE
In The Court Of Sh. Tarunpreet Singh Judicial Magistrate-1st Class, Ludhiana
M/s Bhagwati Enterprises Vs. M/s Zamidar Boys

COURT NOTICE
In The Court Of Sh. Manu Singla Judicial Magistrate 1st Class Sangrur
M/s Gumam Singh And Sons Vs. Pooja Agro Agency And Anothers

STUDIO SIMPLE LLP
Desk No. 297A, Two Golf Course Road, Level 6, Wing B, Golf Course Road, Sector-43, Gurugram, Gurgaon, Haryana-122002
Notice is hereby given that the above said LLP intend to change its Registered Office Address from Gurugram Haryana to Mumbai Maharashtra as allowed under the LLP Act, 2008.

Hero Housing Finance Limited
Registered office : 9, Community Centre, Basant Lok, Vasant Vihar, New Delhi - 110057
CIN : U65192DL2016PLC301481 | Website : www.herohousingfinance.com
Tel. No. : 011-49487150 | Fax : 011-49487197-98 | Email : investors@herooff.com

Hero Housing Finance Limited
Statement of Unaudited Financial Results for the Quarter Ended 30 September 2023
Table with columns: Sl. No., Particulars, Quarter ended 30 September 2023, Quarter ended 30 September 2022, Year ended 31 March 2023.

Notes:
a) The above is an extract of the detailed format of quarterly financial results filed with the stock exchange under Regulation 52 of the SEBI (LODR) Regulations, 2015, as amended. The full format of the quarterly financial results are available on the website of the stock exchange www.nseindia.com and the Company at www.herohousingfinance.com.

फार्म नं०. आईएनसी-26
[संशोधित कंपनी (निगमन) नियम, 2014 के नियम 30 के अनुसार]
कंपनी के पंजीकृत कार्यालय को एक राज्य में दूसरे राज्य में बदलने के लिए समाचार पत्र में प्रकाशित किया जाने वाला विज्ञापन
केंद्रीय सरकार/क्षेत्रीय विदेशक के समक्ष, उत्तरी क्षेत्र, नई दिल्ली

This is only an advertisement for information purpose and not an offer document announcement. Not for publication, distribution or release directly or indirectly into the United States or otherwise outside India. All capitalized terms used and not defined herein shall have the meaning assigned to them in the letter of offer dated September 22, 2023.

MARSHALL MACHINES LIMITED
Corporate Identification Number: L29299PB1994PLC014605
Registered Office: C-86, Phase - V, Focal Point, Ludhiana 141010, Punjab, India
Contact Person: Ms. Gauri Agarwal, Company Secretary and Compliance Officer;
Email-ID: csmarshall@marshallcnc.com | Website: www.marshallcnc.com

RIGHTS ISSUE OF 1,01,85,000\* FULLY PAID-UP EQUITY SHARES OF FACE VALUE OF ₹ 10/- (RIGHTS EQUITY SHARES) EACH AT A PRICE OF ₹ 44.80/- PER EQUITY SHARE (INCLUDING A PREMIUM OF ₹ 34.80/- PER EQUITY SHARES) ('ISSUE PRICE') ('RIGHT SHARES') FOR AN AMOUNT UP TO ₹ 4,56,28,80,000 ON A RIGHTS ISSUE BASIS TO THE ELIGIBLE EQUITY SHAREHOLDERS OF MARSHALL MACHINES LIMITED ('COMPANY' OR 'ISSUER') IN THE RATIO OF 7 (SEVEN) RIGHT SHARES FOR EVERY 10 (TEN) EQUITY SHARES HELD BY SUCH ELIGIBLE EQUITY SHAREHOLDERS AS ON THE RECORD DATE, THAT IS ON FRIDAY, SEPTEMBER 29, 2023 ('ISSUE').

NOTICE TO ELIGIBLE EQUITY SHAREHOLDERS OF OUR COMPANY
RIGHTS ISSUE PERIOD EXTENDED\*
ISSUE OPENING DATE LAST DATE FOR MARKET RENUNCIATION\* ISSUE CLOSING DATE (OLD) ISSUE CLOSING DATE (NEW)

ASBA
Simple, Safe, Smart way of Application - Make use of it!!!
\*Applications Supported by Blocked Amount (ASBA) is a better way of applying to issues by simply blocking the fund in the bank account, investors can avail the same.
For further details, check section on ASBA below.

FACILITIES FOR APPLICATION IN THIS ISSUE
In accordance with Regulation 76 of the SEBI ICDR Regulations, the SEBI Rights Issue Circulars and the ASBA Circulars, all investors desiring to make an Application in this Issue are mandatorily required to use either the ASBA process. Investors should carefully read the provisions applicable to such Applications before making their Application through ASBA.

ELIGIBLE SHAREHOLDERS OF THE COMPANY WHO ARE ENTITLED TO APPLY FOR THE RIGHTS ISSUE ARE REQUESTED TO TAKE NOTE OF THE ISSUE CLOSURE ON THURSDAY, OCTOBER 26, 2023 ACCORDINGLY. THERE IS NO CHANGE IN THE LETTER OF OFFER, ABRIDGED LETTER OF OFFER, STATUTORY ADVERTISEMENT, ENTITLEMENT LETTER AND APPLICATION FORM EXCEPT THE MODIFICATION IN THE ISSUE CLOSING DATE, RESULTANT CHANGE IN THE INDICATIVE TIMETABLE OF POST ISSUE ACTIVITIES ON ACCOUNT OF EXTENSION OF ISSUE CLOSING DATE.

LEAD MANAGER TO THE ISSUE REGISTRAR TO THE ISSUE COMPANY SECRETARY & COMPLIANCE OFFICER
KUNVARJI FINSTOCK PRIVATE LIMITED
Registered Office: Block B, First Floor, Siddhi Vinayak Towers, Off S.G. Highway Road, Mouje/Makarba, Ahmedabad-380051
Contact Person: Mr. Niraj Thakkar/ Mr. Jiten Patel
Email ID/Investor Grievance Email: ms.investorgrievances@kunvarji.com

2 ਨਵਾਂ ਜ਼ਮਾਨਾ, ਜਲੰਧਰ

ਭਾਰਤ ਗੈਸ ਡਿਸਟ੍ਰੀਬਿਊਟਰ ਐਕਟਿਵ ਨਾਈਟ ਦੇ ਆਪੋਪਨ



ਮੁਕਤਸਰ (ਸ਼ਿਵਦਿਆਲਾ, ਪ੍ਰਸਾ ਮੀਊ ਪੀ ਡੀ) ਵਿੱਚ ਚੱਲੇ 'ਤੇ ਆਏ ਵੀ ਡੀ ਡੀ ਨਾ ਡੀ ਡੀ ਮੁਕਤਸਰ, ਨਾਭਾ ਜਾਂਚ ਦੇ ਡੈੱਡ ਨੈੱਟਿੰਗ...

ਡਿਸਟ੍ਰੀਬਿਊਟਰ ਦੇ ਐਕਟਿਵ ਨਾਮ ਮੁਕਤਸਰ ਗੈਸ ਸੇਵਾ ਸੰਗਠਨ ਮੁਕਤਸਰ ਸਾਇਲੰਡਰ ਗੈਸ ਡਿਸਟ੍ਰੀਬਿਊਟਰ ਐਸੋਸੀਏਸ਼ਨ (ਮੁਕਤਸਰ ਗੈਸ ਸੇਵਾ ਸੰਗਠਨ) ਮੁਕਤਸਰ ਸਾਇਲੰਡਰ ਗੈਸ ਸੇਵਾ ਸੰਗਠਨ ਦੇ ਇੱਕ ਮੁਕਤਸਰ ਗੈਸ ਡੈੱਕੀਟ ਦੇ ਅਧਿਕਾਰੀਆਂ ਦੇ ਪੈਕਟਰ ਵੱਲੋਂ।

ਸਨੂੰ ਸੁੱਖ ਮਨ ਚੌਰ ਦੇ ਆਦਰਸ਼ ਨੂੰ ਅਪਣਾਇਆ ਵ ਚ ਦਾਦਾ ਦਾ ਚਾਹੀ: ਖੋਰੀ



ਸਮਾਦਾ (ਇਕਬਾਲ ਸਿੰਘ ਬੰਨਾ) ਨੂੰ ਦੁਰਗਾ ਨਾਮ ਭਾਗਿਨਿਕ ਕਲੱਬ ਸਮਾਦਾ ਵੱਲੋਂ 'ਸਿਵ ਚੰਦਰ ਕੁਮਾਰ' ਵਜੋਂ ਸਨੂੰ ਸੁੱਖ ਮਨ ਚੌਰ ਦੇ ਆਦਰਸ਼ ਨੂੰ ਅਪਣਾਇਆ ਵ ਚ ਦਾਦਾ ਦਾ ਚਾਹੀ।

ਗਲੋਬਲ ਕਾਰਨੈਟ ਸਕੂਲ ਵੱਲੋਂ ਪਾਣੀ ਦੀ ਸੁਰੱਖਾ ਪ੍ਰਬੰਧੀ ਰੋਲੀ




ਗਲੋਬਲ ਕਾਰਨੈਟ ਸਕੂਲ ਦੇ ਵਿਦਿਆਰਥੀਆਂ ਵੱਲੋਂ ਪਾਣੀ ਦੀ ਸੁਰੱਖਾ ਲਈ ਵਿੱਚ ਵਿਸ਼ੇਸ਼ ਰੋਲੀ। ਸਕੂਲ ਵਿੱਚ ਪਾਣੀ ਦੀ ਸੁਰੱਖਾ ਲਈ ਵਿੱਚ ਵਿਸ਼ੇਸ਼ ਰੋਲੀ।

ਗੁਰੂ ਨਾਨਕ ਨੈਸ਼ਨਲ ਕਾਲਜ ਦੌਰਾਨ ਦੇ ਠਿਕਾਰੀਆਂ ਦੇ ਖੋੜ ਮੁਕਾਬਲਿਆਂ ਵ ਸ਼ਾਨਦਾਰ ਪ੍ਰਦਰਸ਼ਨ



ਦੌਰਾਨ (ਗੁਰਮਿੰਦਰ ਸੇਣ) ਸ਼ਾਨਦਾਰ ਪ੍ਰਦਰਸ਼ਨ ਨੇਸ਼ਨਲ ਕਾਲਜ, ਦੌਰਾਨ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਵਿੱਚ ਠਿਕਾਰੀਆਂ ਦੇ ਖੋੜ ਮੁਕਾਬਲਿਆਂ ਵ ਸ਼ਾਨਦਾਰ ਪ੍ਰਦਰਸ਼ਨ।

ਖੋੜ ਗਿਰ ਵੀਸ਼ਾ ਗੈਲਰੀ ਨੂੰ ਨਿਰੂ ਬੀਲੋਂ ਤ ਸਟੱਡੀ ਵੀਸ਼ਾ ਲਗਵਾਇਆ



ਖੋੜ ਗਿਰ ਵੀਸ਼ਾ ਗੈਲਰੀ ਨੂੰ ਨਿਰੂ ਬੀਲੋਂ ਤ ਸਟੱਡੀ ਵੀਸ਼ਾ ਲਗਵਾਇਆ। ਖੋੜ ਗਿਰ ਵੀਸ਼ਾ ਗੈਲਰੀ ਨੂੰ ਨਿਰੂ ਬੀਲੋਂ ਤ ਸਟੱਡੀ ਵੀਸ਼ਾ ਲਗਵਾਇਆ।

ਲੂਟੇਰੇ ਬੁਢਾਗਰ ਵੱਲੋਂ ਮੋਬਾਇਲ ਖੋਗ ਵੇਰਵਾ



ਲੂਟੇਰੇ ਬੁਢਾਗਰ ਵੱਲੋਂ ਮੋਬਾਇਲ ਖੋਗ ਵੇਰਵਾ। ਲੂਟੇਰੇ ਬੁਢਾਗਰ ਵੱਲੋਂ ਮੋਬਾਇਲ ਖੋਗ ਵੇਰਵਾ।

ਗੁਰਮਤਿ ਸਿੰਘ ਚੰਦੀਆ ਤ ਮੁੱਖ ਗੋਇਲ ਆਪ ਵ ਸ਼ਮਾਲ



ਗੁਰਮਤਿ ਸਿੰਘ ਚੰਦੀਆ ਤ ਮੁੱਖ ਗੋਇਲ ਆਪ ਵ ਸ਼ਮਾਲ। ਗੁਰਮਤਿ ਸਿੰਘ ਚੰਦੀਆ ਤ ਮੁੱਖ ਗੋਇਲ ਆਪ ਵ ਸ਼ਮਾਲ।

ਫੋਨ 'ਤੇ ਫਿਰਤੀ ਮਿੰਗਣ ਵਾਲਿਆਂ 'ਚੋਂ ਇੱਕ ਕਾਬੂ



30 ਲੱਖ ਰੁਪਏ ਦੀ ਕੀੜੀ ਸੀ ਮਿੰਗ ਫੋਨ 'ਤੇ ਫਿਰਤੀ ਮਿੰਗਣ ਵਾਲਿਆਂ 'ਚੋਂ ਇੱਕ ਕਾਬੂ। 30 ਲੱਖ ਰੁਪਏ ਦੀ ਕੀੜੀ ਸੀ ਮਿੰਗ ਫੋਨ 'ਤੇ ਫਿਰਤੀ ਮਿੰਗਣ ਵਾਲਿਆਂ 'ਚੋਂ ਇੱਕ ਕਾਬੂ।

ਸਰਕਾਰੀ ਸਕੂਲ ਚੱਕ ਵੇਰੋਕੇ ਤ ਤਾਰੇਵਾਲਾ ਵੱਲੋਂ ਜਾਗਰੂਕਤਾ ਰੋਲੀਆਂ



ਵਿਦਿਆਰਥੀਆਂ ਨੂੰ ਬੈਰਨ ਤੋਂ ਪੱਕਾਰਾ ਰਾਹੀਂ ਨਾ ਸ਼ਾਨ ਨਾ ਦਿੱਤਾ ਸੱਦੇਸ਼। ਵਿਦਿਆਰਥੀਆਂ ਨੂੰ ਬੈਰਨ ਤੋਂ ਪੱਕਾਰਾ ਰਾਹੀਂ ਨਾ ਸ਼ਾਨ ਨਾ ਦਿੱਤਾ ਸੱਦੇਸ਼।

ਵੇਰੋ ਰਾਸ਼ਨ ਕਾਰਡਾਂ ਦੀ ਬਹਾਲੀ ਤੋਂ ਹੋਰ ਮਿੰਗ ਮੰਨਣ ਦਾ ਪ੍ਰਸ਼ਾਸਨ ਵੱਲੋਂ ਹੋਰੋ



ਵੇਰੋ ਰਾਸ਼ਨ ਕਾਰਡਾਂ ਦੀ ਬਹਾਲੀ ਤੋਂ ਹੋਰ ਮਿੰਗ ਮੰਨਣ ਦਾ ਪ੍ਰਸ਼ਾਸਨ ਵੱਲੋਂ ਹੋਰੋ। ਵੇਰੋ ਰਾਸ਼ਨ ਕਾਰਡਾਂ ਦੀ ਬਹਾਲੀ ਤੋਂ ਹੋਰ ਮਿੰਗ ਮੰਨਣ ਦਾ ਪ੍ਰਸ਼ਾਸਨ ਵੱਲੋਂ ਹੋਰੋ।

ਮਾਨ ਸਰਕਾਰ ਵੱਲੋਂ ਸਵਾਨਾਂ ਤੋਂ ਉਨ੍ਹਾਂ ਦੇ ਪਟਕਾਰ ਨਲ ਚਟਨ ਵਗ ਖੜੀ: ਜੋਸ਼ਮਾਸਰ



ਮਾਨ ਸਰਕਾਰ ਵੱਲੋਂ ਸਵਾਨਾਂ ਤੋਂ ਉਨ੍ਹਾਂ ਦੇ ਪਟਕਾਰ ਨਲ ਚਟਨ ਵਗ ਖੜੀ: ਜੋਸ਼ਮਾਸਰ। ਮਾਨ ਸਰਕਾਰ ਵੱਲੋਂ ਸਵਾਨਾਂ ਤੋਂ ਉਨ੍ਹਾਂ ਦੇ ਪਟਕਾਰ ਨਲ ਚਟਨ ਵਗ ਖੜੀ: ਜੋਸ਼ਮਾਸਰ।

ਨੌਜਵਾਨਾਂ ਨੂੰ ਨੌਜੀ ਕਲਲ ਵ ਚੌਰ ਕੱਢਣਾ ਸਰਕਾਰ ਦੇ ਮੁੱਖ ਮੰਤਵ: ਡਾ. ਗੁਰਦੀਰ ਸਿੰਘ



ਨੌਜਵਾਨਾਂ ਨੂੰ ਨੌਜੀ ਕਲਲ ਵ ਚੌਰ ਕੱਢਣਾ ਸਰਕਾਰ ਦੇ ਮੁੱਖ ਮੰਤਵ: ਡਾ. ਗੁਰਦੀਰ ਸਿੰਘ। ਨੌਜਵਾਨਾਂ ਨੂੰ ਨੌਜੀ ਕਲਲ ਵ ਚੌਰ ਕੱਢਣਾ ਸਰਕਾਰ ਦੇ ਮੁੱਖ ਮੰਤਵ: ਡਾ. ਗੁਰਦੀਰ ਸਿੰਘ।

ਨੌਜਵਾਨਾਂ ਨੂੰ ਨੌਜੀਆਂ ਤੋਂ ਦੂਰ ਰੱਖਣ ਲਈ ਸਾਇਕਲ ਰੋਲੀ

ਨੌਜਵਾਨਾਂ ਨੂੰ ਨੌਜੀਆਂ ਤੋਂ ਦੂਰ ਰੱਖਣ ਲਈ ਸਾਇਕਲ ਰੋਲੀ। ਨੌਜਵਾਨਾਂ ਨੂੰ ਨੌਜੀਆਂ ਤੋਂ ਦੂਰ ਰੱਖਣ ਲਈ ਸਾਇਕਲ ਰੋਲੀ।

ਨਵੀਨਕਰਨ ਦੇ ਨਾਮ 'ਤੇ ਸਿੱਖ ਵਿਦਿਆਰਥੀ ਨੂੰ ਚੰਗ-ਢੇਰੀ ਕਰਨ ਦੇ ਲਗਾਏ ਦੋਸ਼

ਨਵੀਨਕਰਨ ਦੇ ਨਾਮ 'ਤੇ ਸਿੱਖ ਵਿਦਿਆਰਥੀ ਨੂੰ ਚੰਗ-ਢੇਰੀ ਕਰਨ ਦੇ ਲਗਾਏ ਦੋਸ਼। ਨਵੀਨਕਰਨ ਦੇ ਨਾਮ 'ਤੇ ਸਿੱਖ ਵਿਦਿਆਰਥੀ ਨੂੰ ਚੰਗ-ਢੇਰੀ ਕਰਨ ਦੇ ਲਗਾਏ ਦੋਸ਼।

ਮਾਰਸ਼ਲ ਮਸ਼ੀਨ ਲਿਮਿਟਿਡ ਦੀ ਸਹੂਲਤਾਂ ਦੀ ਵਰਤੋਂ



ਮਾਰਸ਼ਲ ਮਸ਼ੀਨ ਲਿਮਿਟਿਡ ਦੀ ਸਹੂਲਤਾਂ ਦੀ ਵਰਤੋਂ। ਮਾਰਸ਼ਲ ਮਸ਼ੀਨ ਲਿਮਿਟਿਡ ਦੀ ਸਹੂਲਤਾਂ ਦੀ ਵਰਤੋਂ।

ਮਾਰਸ਼ਲ ਮਸ਼ੀਨ ਲਿਮਿਟਿਡ ਦੀ ਸਹੂਲਤਾਂ ਦੀ ਵਰਤੋਂ



ਮਾਰਸ਼ਲ ਮਸ਼ੀਨ ਲਿਮਿਟਿਡ ਦੀ ਸਹੂਲਤਾਂ ਦੀ ਵਰਤੋਂ। ਮਾਰਸ਼ਲ ਮਸ਼ੀਨ ਲਿਮਿਟਿਡ ਦੀ ਸਹੂਲਤਾਂ ਦੀ ਵਰਤੋਂ।

ਮਾਰਸ਼ਲ ਮਸ਼ੀਨ ਲਿਮਿਟਿਡ ਦੀ ਸਹੂਲਤਾਂ ਦੀ ਵਰਤੋਂ



ਮਾਰਸ਼ਲ ਮਸ਼ੀਨ ਲਿਮਿਟਿਡ ਦੀ ਸਹੂਲਤਾਂ ਦੀ ਵਰਤੋਂ। ਮਾਰਸ਼ਲ ਮਸ਼ੀਨ ਲਿਮਿਟਿਡ ਦੀ ਸਹੂਲਤਾਂ ਦੀ ਵਰਤੋਂ।

Advertisement for Marshall Machines Limited, including contact information and details about their products.